

 Print Page

Sri Guru Granth Sahib

Displaying 941 of

ਸੋ ਬੂਝੈ ਜਿਸੁ ਆਪਿ ਬੁਝਾਏ ਗੁਰ ਕੈ ਸਬਦਿ ਸੁ ਮੁਕਤੁ ਭਇਆ ॥

So Boojhai Jis Aap Bujhaaeae Gur Kai Sabadh S Mukath Bhaeiaa ||

He alone understands, whom the Lord inspires to understand. Through the Word of the Guru's Shabad, one is liberated.

ਰਾਮਕਲੀ ਗੋਸਟਿ (ਮਃ ੧) (੨੫):੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧

Raag Raamkali Guru Nanak Dev

ਨਾਨਕ ਤਾਰੇ ਤਾਰਣਹਾਰਾ ਹਉਮੈ ਦੂਜਾ ਪਰਹਰਿਆ ॥੨੫॥

Naanak Thaarae Thaaranehaaraa Houmai Dhoojaa Parehariaa ||25||

O Nanak, the Emancipator emancipates one who drives out egotism and duality. ||25||

ਰਾਮਕਲੀ ਗੋਸਟਿ (ਮਃ ੧) (੨੫):੬ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੨

Raag Raamkali Guru Nanak Dev

ਮਨਮੁਖਿ ਭੂਲੈ ਜਮ ਕੀ ਕਾਣਿ ॥

Manamukh Bhoolai Jam Kee Kaan ||

The self-willed manmukhs are deluded, under the shadow of death.

ਰਾਮਕਲੀ ਗੋਸਟਿ (ਮਃ ੧) (੨੬):੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੨

Raag Raamkali Guru Nanak Dev

ਪਰ ਘਰੁ ਜੋਹੈ ਹਾਣੇ ਹਾਣਿ ॥

Par Ghar Johai Haanae Haan ||

They look into the homes of others, and lose.

ਰਾਮਕਲੀ ਗੋਸਟਿ (ਮਃ ੧) (੨੬):੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੨

Raag Raamkali Guru Nanak Dev

ਮਨਮੁਖਿ ਭਰਮਿ ਭਵੈ ਬੇਬਾਣਿ ॥

Manamukh Bharam Bhavai Baebaan ||

The manmukhs are confused by doubt, wandering in the wilderness.

ਰਾਮਕਲੀ ਗੋਸਟਿ (ਮਃ ੧) (੨੬):੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੩

Raag Raamkali Guru Nanak Dev

ਵੇਮਾਰਗਿ ਮੂਸੈ ਮੰਤ੍ਰਿ ਮਸਾਣਿ ॥

Vaemaarag Moosai Manthr Masaan ||

Having lost their way, they are plundered; they chant their mantras at cremation grounds.

ਰਾਮਕਲੀ ਗੋਸਟਿ (ਮਃ ੧) (੨੬):੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੩

Raag Raamkali Guru Nanak Dev

ਸਬਦੁ ਨ ਚੀਨੈ ਲਵੈ ਕੁਬਾਣਿ ॥

Sabadh N Cheenai Lavai Kubaan ||

They do not think of the Shabad; instead, they utter obscenities.

ਰਾਮਕਲੀ ਗੋਸਟਿ (ਮਃ ੧) (੨੬):੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੩

Raag Raamkali Guru Nanak Dev

ਨਾਨਕ ਸਾਚਿ ਰਤੇ ਸੁਖੁ ਜਾਣਿ ॥੨੬॥

Naanak Saach Rathae Sukh Jaan ||26||

O Nanak, those who are attuned to the Truth know peace. ||26||

ਰਾਮਕਲੀ ਗੋਸਟਿ (ਮਃ ੧) (੨੬):੬ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੪

Raag Raamkali Guru Nanak Dev

ਗੁਰਮੁਖਿ ਸਾਚੇ ਕਾ ਭਉ ਪਾਵੈ ॥

Guramukh Saachae Kaa Bho Paavai ||

The Gurmukh lives in the Fear of God, the True Lord.

ਰਾਮਕਲੀ ਗੋਸਟਿ (ਮਃ ੧) (੨੭):੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੪

Raag Raamkali Guru Nanak Dev

ਗੁਰਮੁਖਿ ਬਾਣੀ ਅਘੜੁ ਘੜਾਵੈ ॥

Guramukh Baanee Agharr Gharraavai ||

Through the Word of the Guru's Bani, the Gurmukh refines the unrefined.

ਰਾਮਕਲੀ ਗੋਸਟਿ (ਮਃ ੧) (੨੭):੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੪

Raag Raamkali Guru Nanak Dev

ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥

Guramukh Niramal Har Gun Gaavai ||

The Gurmukh sings the immaculate, Glorious Praises of the Lord.

ਰਾਮਕਲੀ ਗੋਸਟਿ (ਮਃ ੧) (੨੭):੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੫

Raag Raamkali Guru Nanak Dev

ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥

Guramukh Pavithra Param Padh Paavai ||

The Gurmukh attains the supreme, sanctified status.

ਰਾਮਕਲੀ ਗੋਸਟਿ (ਮਃ ੧) (੨੭):੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੫

Raag Raamkali Guru Nanak Dev

ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥

Guramukh Rom Rom Har Dhhiaavai ||

The Gurmukh meditates on the Lord with every hair of his body.

ਰਾਮਕਲੀ ਗੋਸਟਿ (ਮਃ ੧) (੨੭):੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੫

Raag Raamkali Guru Nanak Dev

ਨਾਨਕ ਗੁਰਮੁਖਿ ਸਾਚਿ ਸਮਾਵੈ ॥੨੭॥

Naanak Guramukh Saach Samaavai ||27||

O Nanak, the Gurmukh merges in Truth. ||27||

ਰਾਮਕਲੀ ਗੋਸਟਿ (ਮਃ ੧) (੨੭):੬ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੬

Raag Raamkali Guru Nanak Dev

ਗੁਰਮੁਖਿ ਪਰਚੈ ਬੇਦ ਬੀਚਾਰੀ ॥

Guramukh Parachai Baedh Beechaaree ||

The Gurmukh is pleasing to the True Guru; this is contemplation on the Vedas.

ਰਾਮਕਲੀ ਗੋਸਟਿ (ਮਃ ੧) (੨੮):੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੬

Raag Raamkali Guru Nanak Dev

ਗੁਰਮੁਖਿ ਪਰਚੈ ਤਰੀਐ ਤਾਰੀ ॥

Guramukh Parachai Thareeai Thaaree ||

Pleasing the True Guru, the Gurmukh is carried across.

ਰਾਮਕਲੀ ਗੋਸਟਿ (ਮਃ ੧) (੨੮):੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੬

Raag Raamkali Guru Nanak Dev

ਗੁਰਮੁਖਿ ਪਰਚੈ ਸੁ ਸਬਦਿ ਗਿਆਨੀ ॥

Guramukh Parachai S Sabadh Giaanee ||

Pleasing the True Guru, the Gurmukh receives the spiritual wisdom of the Shabad.

ਰਾਮਕਲੀ ਗੋਸਟਿ (ਮਃ ੧) (੨੮):੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੭

Raag Raamkali Guru Nanak Dev

ਗੁਰਮੁਖਿ ਪਰਚੈ ਅੰਤਰ ਬਿਧਿ ਜਾਨੀ ॥

Guramukh Parachai Anthar Bidhh Jaanee ||

Pleasing the True Guru, the Gurmukh comes to know the path within.

ਰਾਮਕਲੀ ਗੋਸਟਿ (ਮਃ ੧) (੨੮):੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੭

Raag Raamkali Guru Nanak Dev

ਗੁਰਮੁਖਿ ਪਾਈਐ ਅਲਖ ਅਪਾਰੁ ॥

Guramukh Paaeeai Alakh Apaar ||

The Gurmukh attains the unseen and infinite Lord.

ਰਾਮਕਲੀ ਗੋਸਟਿ (ਮਃ ੧) (੨੮):੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੭

Raag Raamkali Guru Nanak Dev

ਨਾਨਕ ਗੁਰਮੁਖਿ ਮੁਕਤਿ ਦੁਆਰੁ ॥੨੮॥

Naanak Guramukh Mukath Dhuaar ||28||

O Nanak, the Gurmukh finds the door of liberation. ||28||

ਰਾਮਕਲੀ ਗੋਸਟਿ (ਮਃ ੧) (੨੮):੬ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੮

Raag Raamkali Guru Nanak Dev

ਗੁਰਮੁਖਿ ਅਕਥੁ ਕਥੈ ਬੀਚਾਰਿ ॥

Guramukh Akathh Kathhai Beechaar ||

The Gurmukh speaks the unspoken wisdom.

ਰਾਮਕਲੀ ਗੋਸਟਿ (ਮਃ ੧) (੨੮):੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੮

Raag Raamkali Guru Nanak Dev

ਗੁਰਮੁਖਿ ਨਿਬਹੈ ਸਪਰਵਾਰਿ ॥

Guramukh Nibehai Saparavaar ||

In the midst of his family, the Gurmukh lives a spiritual life.

ਰਾਮਕਲੀ ਗੋਸਟਿ (ਮਃ ੧) (੨੮):੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੮

Raag Raamkali Guru Nanak Dev

ਗੁਰਮੁਖਿ ਜਪੀਐ ਅੰਤਰਿ ਪਿਆਰਿ ॥

Guramukh Japeeai Anthar Piaar ||

The Gurmukh lovingly meditates deep within.

ਰਾਮਕਲੀ ਗੋਸਟਿ (ਮਃ ੧) (੨੮):੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੯

Raag Raamkali Guru Nanak Dev

ਗੁਰਮੁਖਿ ਪਾਈਐ ਸਬਦਿ ਅਚਾਰਿ ॥

Guramukh Paaeeai Sabadh Achaar ||

The Gurmukh obtains the Shabad, and righteous conduct.

ਰਾਮਕਲੀ ਗੋਸਟਿ (ਮਃ ੧) (੨੮):੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੯

Raag Raamkali Guru Nanak Dev

ਸਬਦਿ ਭੇਦਿ ਜਾਣੈ ਜਾਣਾਈ ॥

Sabadh Bhaedh Jaanai Jaanaaee ||

He knows the mystery of the Shabad, and inspires others to know it.

ਰਾਮਕਲੀ ਗੋਸਟਿ (ਮਃ ੧) (੨੮):੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੯

Raag Raamkali Guru Nanak Dev

ਨਾਨਕ ਹਉਮੈ ਜਾਲਿ ਸਮਾਈ ॥੨੯॥

Naanak Houmai Jaal Samaaee ||29||

O Nanak, burning away his ego, he merges in the Lord. ||29||

ਰਾਮਕਲੀ ਗੋਸਟਿ (ਮਃ ੧) (੨੯):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੦

Raag Raamkali Guru Nanak Dev

ਗੁਰਮੁਖਿ ਧਰਤੀ ਸਾਚੈ ਸਾਜੀ ॥

Guramukh Dhharathee Saachai Saajee ||

The True Lord fashioned the earth for the sake of the Gurmukhs.

ਰਾਮਕਲੀ ਗੋਸਟਿ (ਮਃ ੧) (੩੦):੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੦

Raag Raamkali Guru Nanak Dev

ਤਿਸ ਮਹਿ ਓਪਤਿ ਖਪਤਿ ਸੁ ਬਾਜੀ ॥

This Mehi Oupath Khapath S Baajee ||

There, he set in motion the play of creation and destruction.

ਰਾਮਕਲੀ ਗੋਸਟਿ (ਮਃ ੧) (੩੦):੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੦

Raag Raamkali Guru Nanak Dev

ਗੁਰ ਕੈ ਸਬਦਿ ਰਪੈ ਰੰਗੁ ਲਾਇ ॥

Gur Kai Sabadh Rapai Rang Laae ||

One who is filled with the Word of the Guru's Shabad enshrines love for the Lord.

ਰਾਮਕਲੀ ਗੋਸਟਿ (ਮਃ ੧) (੩੦):੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੧

Raag Raamkali Guru Nanak Dev

ਸਾਚਿ ਰਤਉ ਪਤਿ ਸਿਉ ਘਰਿ ਜਾਇ ॥

Saach Ratho Path Sio Ghar Jaae ||

Attuned to the Truth, he goes to his home with honor.

ਰਾਮਕਲੀ ਗੋਸਟਿ (ਮਃ ੧) (੩੦):੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੧

Raag Raamkali Guru Nanak Dev

ਸਾਚ ਸਬਦ ਬਿਨੁ ਪਤਿ ਨਹੀ ਪਾਵੈ ॥

Saach Sabadh Bin Path Nehee Paavai ||

Without the True Word of the Shabad, no one receives honor.

ਰਾਮਕਲੀ ਗੋਸਟਿ (ਮਃ ੧) (੩੦):੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੧

Raag Raamkali Guru Nanak Dev

ਨਾਨਕ ਬਿਨੁ ਨਾਵੈ ਕਿਉ ਸਾਚਿ ਸਮਾਵੈ ॥੩੦॥

Naanak Bin Naavai Kio Saach Samaavai ||30||

O Nanak, without the Name, how can one be absorbed in Truth? ||30||

ਰਾਮਕਲੀ ਗੋਸਟਿ (ਮਃ ੧) (੩੦):੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੧ ਪੰ. ੧੨

Raag Raamkali Guru Nanak Dev

ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥

Guramukh Asatt Sidhhee Sabh Budhhee ||

The Gurmukh obtains the eight miraculous spiritual powers, and all wisdom.

ਰਾਮਕਲੀ ਗੋਸਟਿ (ਮਃ ੧) (੩੧):੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੨

Raag Raamkali Guru Nanak Dev

ਗੁਰਮੁਖਿ ਭਵਜਲੁ ਤਰੀਐ ਸਚ ਸੁਧੀ ॥

Guramukh Bhavajal Thareeai Sach Sudhhee ||

The Gurmukh crosses over the terrifying world-ocean, and obtains true understanding.

ਰਾਮਕਲੀ ਗੋਸਟਿ (ਮਃ ੧) (੩੧):੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੨

Raag Raamkali Guru Nanak Dev

ਗੁਰਮੁਖਿ ਸਰ ਅਪਸਰ ਬਿਧਿ ਜਾਣੈ ॥

Guramukh Sar Apasar Bidhh Jaanai ||

The Gurmukh knows the ways of truth and untruth.

ਰਾਮਕਲੀ ਗੋਸਟਿ (ਮਃ ੧) (੩੧):੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੩

Raag Raamkali Guru Nanak Dev

ਗੁਰਮੁਖਿ ਪਰਵਿਰਤਿ ਨਰਵਿਰਤਿ ਪਛਾਣੈ ॥

Guramukh Paravirath Naravirath Pashhaanai ||

The Gurmukh knows worldliness and renunciation.

ਰਾਮਕਲੀ ਗੋਸਟਿ (ਮਃ ੧) (੩੧):੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੩

Raag Raamkali Guru Nanak Dev

ਗੁਰਮੁਖਿ ਤਾਰੇ ਪਾਰਿ ਉਤਾਰੇ ॥

Guramukh Thaarae Paar Outhaarae ||

The Gurmukh crosses over, and carries others across as well.

ਰਾਮਕਲੀ ਗੋਸਟਿ (ਮਃ ੧) (੩੧):੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੪

Raag Raamkali Guru Nanak Dev

ਨਾਨਕ ਗੁਰਮੁਖਿ ਸਬਦਿ ਨਿਸਤਾਰੇ ॥੩੧॥

Naanak Guramukh Sabadh Nisathaarae ||31||

O Nanak, the Gurmukh is emancipated through the Shabad. ||31||

ਰਾਮਕਲੀ ਗੋਸਟਿ (ਮਃ ੧) (੩੧):੬ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੪

Raag Raamkali Guru Nanak Dev

ਨਾਮੇ ਰਾਤੇ ਹਉਮੈ ਜਾਇ ॥

Naamae Raathae Houmai Jaae ||

Attuned to the Naam, the Name of the Lord, egotism is dispelled.

ਰਾਮਕਲੀ ਗੋਸਟਿ (ਮਃ ੧) (੩੨):੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੪

Raag Raamkali Guru Nanak Dev

ਨਾਮਿ ਰਤੇ ਸਚਿ ਰਹੇ ਸਮਾਇ ॥

Naam Rathae Sach Rehae Samaae ||

Attuned to the Naam, they remain absorbed in the True Lord.

ਰਾਮਕਲੀ ਗੋਸਟਿ (ਮਃ ੧) (੩੨):੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੫

Raag Raamkali Guru Nanak Dev

ਨਾਮਿ ਰਤੇ ਜੋਗ ਜੁਗਤਿ ਬੀਚਾਰੁ ॥

Naam Rathae Jog Jugath Beechaar ||

Attuned to the Naam, they contemplate the Way of Yoga.

ਰਾਮਕਲੀ ਗੋਸਟਿ (ਮਃ ੧) (੩੨):੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੫

Raag Raamkali Guru Nanak Dev

ਨਾਮਿ ਰਤੇ ਪਾਵਹਿ ਮੋਖ ਦੁਆਰੁ ॥

Naam Rathae Paavehi Mokh Dhuaar ||

Attuned to the Naam, they find the door of liberation.

ਰਾਮਕਲੀ ਗੋਸਟਿ (ਮਃ ੧) (੩੨):੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੫

Raag Raamkali Guru Nanak Dev

ਨਾਮਿ ਰਤੇ ਤ੍ਰਿਭਵਣ ਸੋਝੀ ਹੋਇ ॥

Naam Rathae Thribhavan Sojhee Hoe ||

Attuned to the Naam, they understand the three worlds.

ਰਾਮਕਲੀ ਗੋਸਟਿ (ਮਃ ੧) (੩੨):੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੫

Raag Raamkali Guru Nanak Dev

ਨਾਨਕ ਨਾਮਿ ਰਤੇ ਸਦਾ ਸੁਖੁ ਹੋਇ ॥੩੨॥

Naanak Naam Rathae Sadhaa Sukh Hoe ||32||

O Nanak, attuned to the Naam, eternal peace is found. ||32||

ਰਾਮਕਲੀ ਗੋਸਟਿ (ਮਃ ੧) (੩੨):੬ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੬

Raag Raamkali Guru Nanak Dev

ਨਾਮਿ ਰਤੇ ਸਿਧ ਗੋਸਟਿ ਹੋਇ ॥

Naam Rathae Sidhh Gosatt Hoe ||

Attuned to the Naam, they attain Sidh Gosht - conversation with the Siddhas.

ਰਾਮਕਲੀ ਗੋਸਟਿ (ਮਃ ੧) (੩੩):੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੬

Raag Raamkali Guru Nanak Dev

ਨਾਮਿ ਰਤੇ ਸਦਾ ਤਪੁ ਹੋਇ ॥

Naam Rathae Sadhaa Thap Hoe ||

Attuned to the Naam, they practice intense meditation forever.

ਰਾਮਕਲੀ ਗੋਸਟਿ (ਮਃ ੧) (੩੩):੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੭

Raag Raamkali Guru Nanak Dev

ਨਾਮਿ ਰਤੇ ਸਚੁ ਕਰਣੀ ਸਾਰੁ ॥

Naam Rathae Sach Karanee Saar ||

Attuned to the Naam, they live the true and excellent lifestyle.

ਰਾਮਕਲੀ ਗੋਸਟਿ (ਮਃ ੧) (੩੩):੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੭

Raag Raamkali Guru Nanak Dev

ਨਾਮਿ ਰਤੇ ਗੁਣ ਗਿਆਨ ਬੀਚਾਰੁ ॥

Naam Rathae Gun Giaan Beechaar ||

Attuned to the Naam, they contemplate the Lord's virtues and spiritual wisdom.

ਰਾਮਕਲੀ ਗੋਸਟਿ (ਮਃ ੧) (੩੩):੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੭

Raag Raamkali Guru Nanak Dev

ਬਿਨੁ ਨਾਵੈ ਬੋਲੈ ਸਭੁ ਵੇਕਾਰੁ ॥

Bin Naavai Bolai Sabh Vaekaar ||

Without the Name, all that is spoken is useless.

ਰਾਮਕਲੀ ਗੋਸਟਿ (ਮਃ ੧) (੩੩):੫ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੭

Raag Raamkali Guru Nanak Dev

ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੩੩॥

Naanak Naam Rathae Thin Ko Jaikaar ||33||

O Nanak, attuned to the Naam, their victory is celebrated. ||33||

ਰਾਮਕਲੀ ਗੋਸਟਿ (ਮਃ ੧) (੩੩):੬ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੮

Raag Raamkali Guru Nanak Dev

ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥

Poorae Gur Thae Naam Paaeiaa Jaae ||

Through the Perfect Guru, one obtains the Naam, the Name of the Lord.

ਰਾਮਕਲੀ ਗੋਸਟਿ (ਮਃ ੧) (੩੪):੧ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੮

Raag Raamkali Guru Nanak Dev

ਜੋਗ ਜੁਗਤਿ ਸਚਿ ਰਹੈ ਸਮਾਇ ॥

Jog Jugath Sach Rehai Samaae ||

The Way of Yoga is to remain absorbed in Truth.

ਰਾਮਕਲੀ ਗੋਸਟਿ (ਮਃ ੧) (੩੪):੨ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੯

Raag Raamkali Guru Nanak Dev

ਬਾਰਹ ਮਹਿ ਜੋਗੀ ਭਰਮਾਏ ਸੰਨਿਆਸੀ ਛਿਅ ਚਾਰਿ ॥

Baareh Mehi Jogee Bharamaaeae Sanniaasee Shhia Chaar ||

The Yogis wander in the twelve schools of Yoga; the Sannyaasis in six and four.

ਰਾਮਕਲੀ ਗੋਸਟਿ (ਮਃ ੧) (੩੪):੩ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੯

Raag Raamkali Guru Nanak Dev

ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ ॥

Gur Kai Sabadh Jo Mar Jeevai So Paaeae Mokh Dhuaar ||

One who remains dead while yet alive, through the Word of the Guru's Shabad, finds the door of liberation.

ਰਾਮਕਲੀ ਗੋਸਟਿ (ਮਃ ੧) (੩੪):੪ - ਗੁਰੂ ਗ੍ਰੰਥ ਸਾਹਿਬ: ਅੰਗ ੯੪੧ ਪੰ. ੧੯

Raag Raamkali Guru Nanak Dev